

ੴ ਸਤਿਗੁਰ ਪ੍ਰਸਾਦਿ ॥

ਸੁਲਤਾਨਪੁਰ ਲੋਧੀ

ਸੰਖੇਪ ਇਤਿਹਾਸ: ਪਹਿਲਾ ਨਾਮ ਸਰਵਮਾਨਪੁਰ ਸੀ, ਜੋ 1 ਤੋਂ 6ਵੀਂ ਸਦੀ ਤੱਕ ਹਿੰਦੂਤਵਾ ਅਤੇ ਬੁਧ ਧਰਮ ਦਾ ਵੱਡਾ ਕੇਂਦਰ ਰਿਹਾ। ਮਹੰਮਦ ਗਜ਼ਨੀ (1020-1030) ਨੇ ਇਸ ਨੂੰ ਸਾੜ ਕੇ ਸੁਆਹ ਕਰ ਦਿੱਤਾ।

12ਵੀਂ ਸਦੀ ਵਿੱਚ ਨਵਾਬ ਵਲੀ ਮੁਹੰਮਦ ਖਾਨ, ਜੋ ਪੰਜਾਬ ਦਾ ਹਾਕਮ ਬਣਿਆ ਸੀ, ਦੇ ਪੁੱਤਰ ਸੁਲਤਾਨ ਖਾਨ ਨੇ ਦੁਬਾਰਾ ਵਸਾ ਕੇ ਸੁਲਤਾਨਪੁਰ ਨਾਮ ਰੱਖਿਆ।

1443 ਵਿੱਚ ਦਿੱਲੀ ਦੇ ਸੁਲਤਾਨ ਬਹਿਲੋਲ ਲੋਧੀ, ਜੋ ਪਹਿਲਾਂ ਪੰਜਾਬ ਦਾ ਗਵਰਨਰ ਸੀ, ਨੇ ਲੋਧੀ ਸ਼ਬਦ ਜੋੜ ਦਿੱਤਾ ਜੋ ਅੱਜ ਤੱਕ ਸੁਲਤਾਨਪੁਰ ਲੋਧੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਸ ਵੇਲੇ ਇਹ ਸ਼ਹਿਰ 8 ਮੀਲ (13 ਕਿ.ਮੀ.) ਵਿੱਚ ਵਸਿਆ ਹੋਇਆ ਸੀ। 32 ਵੱਡੇ ਬਾਜ਼ਾਰ ਅਤੇ 5600 ਦੁਕਾਨਾਂ ਸਨ। ਕਾਲੀ ਬੇਂਈਂ ਸ਼ਹਿਰ ਦੇ ਵਿਚਕਾਰ ਵਗਦੀ ਸੀ। ਜੋ ਅੱਜ ਉਤਰ-ਪੂਰਬ ਵੱਲ ਵਹਿ ਰਹਿ ਹੈ। ਇਸ ਦਾ ਹਵਾਲਾ ‘ਆਈਨੇ ਅਕਬਰੀ’ ਵਿੱਚ ਵੀ ਆਉਂਦਾ ਹੈ। ਇਥੇ ਬਹੁਤ ਸਾਰੇ ਸ਼ਾਹੀ ਬਾਗ ਸਨ। ਸ਼ਾਹੀ ਘਰਾਣਿਆਂ ਦੀ ਆਰਾਮਗਾਹ ‘ਹਦੀਰਾ’ ਅੱਜ ਵੀ ਸੰਭਾਲੀ ਹੋਈ ਹੈ।

ਵਪਾਰਕ ਅਤੇ ਵਿਦਿਆਕ ਪੱਥੰ ਪ੍ਰਸਿਧ ਸ਼ਹਿਰ ਸੀ। ਦਿੱਲੀ ਦੇ ਸ਼ਾਹਿਜ਼ਾਦੇ ਅੰਗੜਾਜੇਬ ਅਤੇ ਦਾਰਾ ਸ਼ਿਕੌਹ ਨੇ ਆਪਣੀ ਸ਼ਿਕਸ਼ਾ ਇਥੇ ਹੀ ਸਫੈਦ ਮਸਜਿਦ ਵਿੱਚ ਪੂਰੀ ਕੀਤੀ ਸੀ।

14ਵੀਂ ਸਦੀ ਵਿੱਚ ਪੰਜਾਬ ਦੇ ਗਵਰਨਰ ਦੋਲਤ ਖਾਨ ਲੋਧੀ ਸਮੇਂ ਇਸ ਸ਼ਹਿਰ ਨੂੰ ਪੀਰਾਂ ਦਾ ਸ਼ਹਿਰ ਆਖਿਆ ਜਾਂਦਾ ਸੀ।

ਸੁਲਤਾਨਪੁਰ ਲੋਧੀ 'ਚ ਸਥਿਤ 900 ਸਾਲ ਪੁਰਾਣੀ

ਇਮਾਰਤ 'ਹਦੀਰਾ' ਦਾ ਵਿਲੱਖਣ ਇਤਿਹਾਸ



ਗੁਰੂ ਜੀ ਸੁਲਤਾਨਪੁਰ ਲੋਧੀ ਵਿੱਚ

ਨਾਨਕ ਦੇਵ ਜੀ ਤਲਵੰਡੀ ਤੋਂ ਆਪਣੇ ਜੀਜਾ ਜੀ (ਭਾਈਆ) ਜੈਰਾਮ ਜੀ ਦੇ ਨਾਲ 1490-91 ਵਿੱਚ ਸੁਲਤਾਨਪੁਰ ਲੋਧੀ ਆਗਏ। ਨਾਨਕ ਜੀ ਵੇਈਂ ਨਦੀ ਤੇ, ਜੋ ਕੋਲੋਂ ਹੀ ਵਹਿੰਦੀ ਹੈ, ਪਹਿਰ ਰਾਤ ਰਹਿੰਦਿਆਂ ਚਲੇ ਜਾਂਦੇ, ਇਸ਼ਨਾਨ ਕਰਕੇ, ਇਕ ਬੇਗੀ ਦੇ ਰੁੱਖ ਹੇਠਾਂ ਪ੍ਰਭੂ ਚਰਨਾਂ ਦਾ ਧਿਆਨ ਧਰਕੇ ਸਮਾਧੀ ਲੀਨ ਹੋ ਜਾਇਆ ਕਰਦੇ।

(ਜਿੱਥੇ ਹੁਣ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਸ਼ੋਬਤ ਹੈ)

ਮੌਦੀਖਾਨਾ ਸੰਭਾਲਨਾ

ਇਕ ਦਿਨ ਜੈ ਰਾਮ ਜੀ ਨੂੰ ਪਤਾ ਲੱਗਾ ਕਿ ਨਵਾਬ ਦੌਲਤ ਖਾਨ ਨੂੰ ਇਕ ਮੌਦੀ (ਭੰਡਾਰ ਅਧਿਕਾਰੀ) ਦੀ ਜੂਰਤ ਹੈ। ਭਾਈ ਸਾਹਿਬ ਨੇ ਨਵਾਬ ਨੂੰ ਦਸਿਆ ਕਿ ਇਕ ਉੱਚ ਕੋਟੀ ਦੇ ਆਚਰਣ ਵਾਲਾ ਮਨੁੱਖ ਮੇਰੀ ਨਜ਼ਰ ਵਿੱਚ ਹੈ। ਜੈਰਾਮ ਜੀ ਨੇ ਨਾਨਕ ਦੇਵ ਜੀ ਦਾ ਮੇਲ ਨਵਾਬ ਨਾਲ ਕਰਾਇਆ। ਨਵਾਬ ਨੇ ਨੌਕਰੀ ਲਈ ਹਾਂ ਕਰ ਦਿੱਤੀ।


ਉਸ ਦਿਨ ਤੋਂ ਹੀ ਨਾਨਕ ਦੇਵ ਜੀ ਨੇ ਮੌਦੀਖਾਨੇ ਦਾ ਕਾਰਜ ਸੰਭਾਲ ਲਿਆ। ਉਸ ਸਮੇਂ ਕਿਸਾਨ ਆਪਣੀ ਉਪਜ ਦਾ ਮਾਮਲਾ (ਲਗਾਨ) ਅਨਾਜ ਦੇ ਰੂਪ ਹੀ ਸਰਕਾਰੀ ਭੰਡਾਰਾਂ ਵਿੱਚ ਜਮਾਂ ਕਰਵਾਉਂਦੇ ਸਨ। ਇਕਤਰ ਹੋਇਆ ਅਨਾਜ ਫੌਜ ਅਤੇ ਸਰਕਾਰੀ ਮੁਲਾਜ਼ਮਾਂ ਵਿੱਚ ਤਨਖਾਹ ਦੇ ਰੂਪ ਵਿੱਚ ਵੰਡ ਦਿੱਤਾ ਜਾਂਦਾ ਸੀ ਅਤੇ ਬਚਿਆ ਅਨਾਜ ਜਨ ਸਾਧਾਰਣ ਨੂੰ ਠੀਕ ਮੁੱਲ ਤੇ ਵੇਚ ਦਿੱਤਾ ਜਾਂਦਾ ਸੀ। ਜਿਸ ਦੀ ਰਕਮ ਖਜ਼ਾਨੇ ਵਿੱਚ ਜਮਾਂ ਕਰਵਾਈ ਜਾਂਦੀ ਸੀ। ਉਨ੍ਹਾਂ ਦਿਨੋਂ ਭੰਡਾਰੀ (ਮੌਦੀ) ਨੂੰ ਇਕ ਖਾਸ ਹੱਕ ਮਿਲਿਆ ਹੁੰਦਾ ਸੀ ਕਿ ਉਹ ਕਿਸਾਨਾਂ ਅਤੇ ਕਰਮਚਾਰੀਆਂ ਤੋਂ ਅਨਾਜ ਦੀ ਇਕ ਪ੍ਰਤੀਸ਼ਤ ਕਟੋਤੀ ਕਰਦੇ ਸਨ ਤਾਂ ਕਿ ਭੰਡਾਰ ਵਿੱਚ ਕਿਸੇ ਪ੍ਰਕਾਰ ਦੀ ਕਮੀ ਨ ਹੋਵੇ ਕਿਉਂਕਿ ਲੈਣ-ਦੇਣ ਵਿੱਚ ਕੁਝ ਅਨਾਜ ਖਿੱਲਰ-ਪੁੱਲਰ ਜਾਂਦਾ ਸੀ। ਇਸ ਕਟੋਤੀ ਨੂੰ ‘ਅਲੂਫਾ’ ਯਾ ਬਾਂਟੀ ਆਖਿਆ ਜਾਂਦਾ ਸੀ। ਇਹ ਅਲੂਫਾ ਮੌਦੀ ਆਪਣੀ ਮਰਜ਼ੀ ਨਾਲ ਵਰਤ ਸਕਦਾ ਸੀ। ਅਰਥਾਤ ਮੌਦੀ ਹੀ ਇਸ ਅਨਾਜ ਦਾ ਹੱਕਦਾਰ ਹੁੰਦਾ ਸੀ।

ਜਦੋਂ ਨਾਨਕ ਜੀ ਮੌਦੀ ਨਿਯੁਕਤ ਹੋਏ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਇਹ ਹੁਕਮ ਦਿੱਤਾ ਕਿ ਪਹਿਲੇ ਮੌਦੀਆਂ ਵਾਂਗ ਤੋਲਣ ਵਾਲੇ ਵੱਟੇ ਦੋ ਪ੍ਰਕਾਰ ਦੇ ਨਾ ਰੱਖੋ ਜਾਣ। ਕਿਉਂਕਿ ਪਹਿਲੇ ਮੌਦੀ, ਕਿਸਾਨਾਂ ਤੋਂ ਅਨਾਜ ਲੈਣ ਸਮੇਂ ਬਾਂਟਾਂ (ਵੱਟਿਆਂ) ਨੂੰ ਅਸਲ ਭਾਰ ਤੋਂ ਕੁਝ ਜਿਆਦਾ ਰੱਖਦੇ ਸਨ ਪਰ ਅਨਾਜ ਨੂੰ ਵੰਡਣ ਵੇਲੇ ਅਸਲ ਭਾਰ ਤੋਂ ਕੁਝ ਘੱਟ ਦੇ ਵੱਟੇ ਵਰਤੋਂ ਵਿੱਚ ਲਿਆਉਂਦੇ ਸਨ। ਨਾਨਕ ਜੀ ਨੇ ਮੁਢਲਾ ਘੁਟਾਲਾ ਖਤਮ ਕਰਕੇ ਕੰਮ ਸ਼ੁਰੂ ਕਰ ਦਿੱਤਾ। ਅਨਾਜ ਲੈਣ ਅਤੇ ਦੇਣ ਵਾਲੇ ਵੱਟੇ ਇੱਕੋ ਤੋਲ ਦੇ ਹੀ ਰੱਖੋ।

ਸਵੇਰੇ ਦੇ ਵਕਤ ਕਿਸਾਨਾਂ ਪਾਸੋਂ ਅਨਾਜ ਦੀ ਪ੍ਰਾਪਤੀ ਅਤੇ ਦੁਪਹਿਰੋਂ ਬਾਅਦ ਖਪਤਕਾਰਾਂ ਨੂੰ ਅਨਾਜ ਵੰਡਣ ਦਾ ਕੰਮ ਰੱਖਿਆ। ਹਰ ਰੋਜ਼ ਕਿਸਾਨ ਆਪਣੀ ਬੈਲਗੱਡੀਆਂ ਵਿੱਚ ਅਨਾਜ ਜਮਾਂ ਕਰਵਾਉਣ ਦੇ ਲਈ ਸਵੇਰੇ ਹੀ ਪਹੁੰਚ ਜਾਂਦੇ ਤਾਂ ਨਾਨਕ ਜੀ ਵੱਡੇ ਕੰਡੇ ਦੇ ਸਾਹਮਣੇ ਖਲੋ ਕੇ ਸਾਰਾ ਅਨਾਜ ਤੁਲਵਾਉਂਦੇ ਅਤੇ ਸਾਰੇ ਕਿਸਾਨਾਂ ਦਾ ਮਾਲੀਆ ਵਹੀ ਖਾਤਿਆਂ ਵਿੱਚ ਦਰਜ ਕਰਦੇ ਅਤੇ ਲਗਾਨ ਵਸੂਲੀ ਦਾ ਰੁੱਕਾ (ਰਸੀਦ) ਵੀ ਦੇਂਦੇ।

ਇਸ ਤਰ੍ਹਾਂ ਮਾਲੀਆ ਦੇ ਰੂਪ ਵਿੱਚ ਪ੍ਰਾਪਤ ਅਨਾਜ ਵਿੱਚੋਂ ਸੌ ਬੋਗੀਆਂ ਅਨਾਜ ਪ੍ਰਤੀ ਇਕ ਬੋਗੀ ਅਲੁਫੇ ਵਜੋਂ ਪ੍ਰਾਪਤ ਹੁੰਦੀ ਸੀ। ਇਸ ਤੇ ਮੌਦੀ ਦਾ ਹੀ ਕਾਨੂੰਨੀ ਹੱਕ ਹੁੰਦਾ ਸੀ। ਮੌਦੀਖਾਨੇ ਦੇ ਬਾਹਰ ਭਿਖਾਰੀਆਂ ਦੀ ਭੀੜ ਇਕੱਠੀ ਹੋ ਜਾਂਦੀ। ਨਾਨਕ ਜੀ ਅਲੂਫੇ ਵਾਲਾ ਅਨਾਜ ਭਿਖਾਰੀਆਂ ਨੂੰ ਇਕ-ਇਕ ਕਟੋਰਾ ਦੇਈ ਜਾਂਦੇ।

ਨਾਨਕ ਜੀ ਦੀ ਨਿਯੁਕਤੀ ਨਾਲ ਸਾਰੇ ਵਰਗ ਹੌਲੀ-ਹੌਲੀ ਸੰਤੁਸ਼ਟ ਹੋ ਗਏ। ਨਾ ਕਿਸੇ ਨੂੰ ਘੱਟ ਨਾ ਕਿਸੇ ਨੂੰ ਵੱਧ ਅਨਾਜ ਮਿਲਦਾ। ਤੋਲ ਵਿੱਚ ਤਾਂ ਘੱਟ ਹੋਣ ਦਾ ਸੁਆਲ ਹੀ ਨਹੀਂ ਸੀ। ਕਿਉਂਕਿ ਲੈਣ ਅਤੇ ਦੇਣ ਵਾਲੇ ਸਾਰੇ ਵੱਟੇ ਇੱਕੋ ਤੋਲ ਦੇ ਹੋ ਗਏ ਸਨ। ਨਾਨਕ ਜੀ ਆਪ ਅਪਣੇ ਹੱਥੀਂ ਸਾਰੇ ਅਨਾਜ ਨੂੰ ਵੱਡੇ ਕੰਡੇ ਤੇ ਤੁਲਵਾ ਕੇ ਲੈਂਦੇ ਅਤੇ ਦੇਂਦੇ।




ਗੁਰੂ ਜੀ ਮੌਦੀਖਾਨੇ ਵਿੱਚ ਲੈਣ-ਦੇਣ ਕਰਦਿਆਂ

'ਤੇਰਾਂ (13) ਨਹੀਂ, ਤੇਰਾ ਹੀ ਤੇਰਾ'

ਇਸ ਤਰ੍ਹਾਂ ਨਾਨਕ ਜੀ ਦੀ ਦਰਿਆ ਦਿਲੀ ਅਤੇ ਨੇਕ ਨੀਅਤ ਦੀ ਚਰਚਾ ਦੂਰ-ਦੂਰ ਤੱਕ ਹੋ ਗਈ।

ਇਕ ਦਿਨ ਮੌਦੀ ਖਾਨੇ ਦੇ ਇਕ ਸਹਾਇਕ ਕਰਮੀ ਨੇ ਭਿਖਾਰੀਆਂ ਨੂੰ ਅਨਾਜ ਵੰਡਨ ਵੇਲੇ ਅਨਾਜ ਦੇ ਕਟੋਰੇ ਗਿਣਨੇ ਸ਼ੁਰੂ ਕੀਤੇ। ਜਦੋਂ ਉਹ ਤੇਰਾਂ ਦੀ ਗਿਣਤੀ ਤੇ ਪਹੁੰਚਿਆ ਤਾਂ ਨਾਨਕ ਜੀ ਨੇ ਉਸ ਦੇ ਹੱਥਾਂ ਕਟੋਰਾ ਆਪ ਫੜ ਲਿਆ ਅਤੇ ਅਗੋਂ ਦੀ ਗਿਣਤੀ ਤੇਰਾਂ ਦੀ ਥਾਂ ਸਿਰਫ਼ ਤੇਰਾ ਹੀ ਤੇਰਾ ਕਹਿ ਕੇ ਵੰਡਣਾ ਸ਼ੁਰੂ ਕਰ ਦਿੱਤਾ। ਜਿਸ ਦਾ ਅਰਥ ਹੈ; ਹੇ-ਪ੍ਰਭੂ! ਸਭ ਕੁਝ ਤੇਰਾ ਹੀ ਹੈ ਅਤੇ ਲੈਣ ਵਾਲਾ ਵੀ ਤੂੰ ਆਪ ਹੀ ਹੈ। ਉਸ ਵਕਤ ਨਾਨਕ ਜੀ ਨੇ ਆਪਣੇ ਸਹਾਇਕ ਨੂੰ ਹੁਕਮ ਕੀਤਾ ਕਿ ਅੱਗੇ ਤੋਂ ਅਨਾਜ ਵੰਡਦੇ ਸਮੇਂ ਸਿਰਫ਼ ਤੇਰਾ ਹੀ ਤੇਰਾ ਬੋਲਿਆ ਕਰੋ। ਭਾਵੇਂ ਇਕ ਕਟੋਰਾ ਹੀ ਦਿੱਤਾ ਜਾਂਦਾ ਸੀ, ਉਹ ਤੇਰਾ ਹੀ ਕਹਿ ਕੇ ਦਿੱਤਾ ਜਾਣ ਲੱਗਾ।

ਨਾਨਕ ਦੇਵ ਜੀ ਦੇ ਮੌਦੀ ਬਣ ਜਾਣ ਨਾਲ ਨਵਾਬ ਦੋਲਤ ਖਾਂ ਮੌਦੀਖਾਨੇ ਵਲੋਂ ਸੰਤੁਸ਼ਟ ਹੋ ਗਿਆ। ਕਿਸਾਨਾਂ ਵੱਲੋਂ ਵੀ ਨਵੇਂ ਮੌਦੀ ਦੇ ਪੱਖ ਵਿੱਚ ਸੰਤੁਸ਼ਟੀ ਭਰੇ ਸ਼ਬਦ ਸੁਣਨ ਨੂੰ ਮਿਲਦੇ। ਖਪਤਕਾਰ ਨਾਨਕ ਦੇਵ ਜੀ ਦੀ ਸਿਫਾਰਿਸ਼ ਕਰਨ ਲੱਗ ਪਏ ਕਿ ਇਹ ਮੌਦੀ ਬਹੁਤ ਚੰਗਾ ਹੈ, ਇਸ ਦਾ ਤੋਲ ਬਿਲਕੁਲ ਪੂਰਾ ਹੁੰਦਾ ਹੈ।



ਗੁਰੂਦੇਵ ਜੀ ਮੌਦੀਖਾਨੇ ਵਿੱਚ, ਸੁਲਤਾਨਪੁਰ ਲੋਧੀ (ਪੰਜਾਬ)



ਮੋਦੀਖਾਨੇ ਵਾਲੇ ਅਸਥਾਨ ਤੇ ਗੁਰਦੁਆਰਾ 'ਹੱਟ ਸਾਹਿਬ, ਸੁਸ਼ੋਭਤ ਹੈ (ਸੁਲਤਾਨਪੁਰ ਲੋਧੀ)



ਗੁਰਦਵਾਰਾ 'ਹੱਟ ਸਾਹਿਬ, ਦੇ ਅੰਦਰ ਉਹ ਵੱਟੇ, ਜਿਨ੍ਹਾਂ ਨਾਲ ਗੁਰੂ ਜੀ
ਤੌਲਿਆ ਕਰਦੇ ਸਨ। ਅੱਜ ਵੀ ਉਸੇ ਰੂਪ ਵਿੱਚ ਸੰਭਾਲੇ ਹੋਏ ਹਨ।

ਮੋਦੀਖਾਨੇ ਦੀ ਪਹਿਲੀ ਪੜਤਾਲ

ਭਾਵੇਂ ਮੋਦੀਖਾਨੇ ਦਾ ਕੰਮ ਸ਼ਲਾਘਾ ਯੋਗ ਢੰਗ ਨਾਲ ਚੱਲ ਰਿਹਾ ਸੀ ਪ੍ਰੰਤੂ ਕੁਝ ਈਰਖਾਲੂ ਲੋਕ ਨਾਨਕ ਦੇਵ ਜੀ ਦੇ ਵਿਰੁੱਧ ਨਵਾਬ ਦੇ ਕੰਨ ਭਰਣ ਲੱਗੇ ਕਿ ਇਹ ਮੋਦੀ ਭਿਖਾਰੀਆਂ ਨੂੰ ਅਨਾਜ ਲੁਟਾ ਰਿਹਾ ਹੈ। ਹੋ ਸਕਦਾ ਹੈ ਕਿ ਹਿਸਾਬ ਵਿੱਚ ਗੜਬੜੀ ਕਰ ਰਿਹਾ ਹੋਵੇ। ਜਿਸ ਨਾਲ ਆਖਿਰ ਵਿੱਚ ਮੋਦੀ ਖਾਨੇ ਵਿੱਚ ਬਹੁਤ ਵੱਡਾ ਘਾਟਾ ਪੈ ਜਾਏ।

ਪਰ ਨਵਾਬ ਸੋਚਦਾ ਜਦੋਂ ਹਰ ਕੋਈ ਸੰਤੁਸ਼ਟ ਹੈ ਤਾਂ ਮੈਂ ਹੀ ਕਿਉਂ ਬਿਨਾ ਕਿਸੇ ਕਾਰਣ ਸ਼ੱਕ ਕਰਾਂ।

ਫਿਰ ਵੀ ਕੁਝ ਲੋਕ ਬਾਰ-ਬਾਰ ਨਵਾਬ ਦੇ ਕੋਲ ਜਾ ਕੇ ਘਾਟਾ ਪੈਣ ਦੀ ਸੰਭਾਵਨਾ ਜਤਾਉਣ ਲੱਗੇ।

ਆਖਰ ਇਕ ਦਿਨ ਨਵਾਬ ਨੇ ਮੋਦੀਖਾਨੇ ਦੀ ਪੜਤਾਲ ਕਰਨ ਲਈ 'ਮੁਨਸ਼ੀ ਯਾਦੋ ਰਾਏ' ਨੂੰ ਵਿਸ਼ੇਸ਼ ਰੂਪ ਵਿੱਚ ਭੇਜਿਆ। ਜਦੋਂ ਸਾਰੇ ਵਹੀ-ਖਾਤੇ ਵੇਖ ਕੇ ਆਮਦਨੀ ਅਤੇ ਖਰਚ ਦਾ ਚਿੱਠਾ ਤਿਆਰ ਹੋਇਆ ਤਾਂ ਨਾਨਕ ਦੇਵ ਜੀ ਦੇ ਇਕ ਸੌ ਸੈਤੀਅਥੇ ਲਾਭ ਵਿੱਚ ਨਿਕਲੇ ਜੋ ਕਿ ਨਾਨਕ ਦੇਵ ਜੀ ਨੂੰ ਖਜ਼ਾਨੇ ਤੋਂ ਮਿਲਣੇ ਸਨ। ਇਸ ਤਰ੍ਹਾਂ ਨਾਨਕ ਜੀ ਦਾ ਪੱਖ ਭਾਰੀ ਰਿਹਾ। ਨਵਾਬ ਬਹੁਤ ਖੁਸ਼ ਹੋਇਆ।

ਇਸ ਥੋੜੇ ਜਿਹੇ ਸਮੇਂ ਵਿੱਚ ਇਤਨੀ ਵੱਡੀ ਪ੍ਰਾਪਤੀ ਦੀ ਗੱਲ ਸੁਣ ਕੇ ਭੈਣ ਨਾਨਕੀ ਅਤੇ ਭਾਈਆ ਜੈਰਾਮ ਜੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ।



ਹਿਸਾਬ ਵਿੱਚ ਵਾਧਾ ਨਿਕਲਣ ਉਪੰਤ, ਨਵਾਬ ਨੇ ਨਾਨਕ ਜੀ ਨੂੰ
ਦੁਬਾਰਾ ਕੰਮ ਸਭਾਲਣ ਲਈ ਆਖਿਆ।

ਉਸ ਦਿਨ ਜਦੋਂ ਮੋਦੀਖਾਨੇ ਤੋਂ ਨਾਨਕ ਜੀ ਘਰ ਆਏ ਤਾਂ ਭੈਣ ਨਾਨਕੀ ਜੀ ਨੇ ਵੀਰ ਨਾਨਕ ਦੇਵ ਜੀ ਦੇ ਚਰਣ ਸਪਰਸ਼ ਕੀਤੇ। ਨਾਨਕ ਜੀ ਬੋਲੇ, ਭੈਣ ਜੀ! ਤੁਸੀਂ ਮੈਥੋਂ ਵਡੇ ਹੋ, ਚਰਣ ਤਾਂ ਮੈਨੂੰ ਤੁਹਾਡੇ ਛੂਹਣੇ ਚਾਹਿਦੇ ਹਨ। ਤਾਂ ਨਾਨਕੀ ਜੀ ਨੇ ਉੱਤਰ ਦਿੱਤਾ ਮੇਰੇ ਪਿਆਰੇ ਵੀਰ ਅਸਲ ਵਿੱਚ ਗੱਲ ਇਹ ਹੈ ਕਿ ਮੈਂ ਤਾਂ ਸਿਰਫ ਉੱਮਰ ਕਰਕੇ ਵੱਡੀ ਹਾਂ ਪਰ ਆਪ ਜੀ ਮੇਰੇ ਤੋਂ ਅਧਿਆਤਮਿਕ ਦੁਨੀਆਂ ਵਿੱਚ ਬਹੁਤ ਅੱਗੇ ਹੋ।

ਨਾਨਕ ਜੀ - ਬੇਬੇ ਜੀ ਇਹ ਸਭ ਉਸ ਪ੍ਰਭੂ ਦੀ ਲੀਲਾ ਹੈ। ਮੈਂ ਤਾਂ ਸਿਰਫ ਉਸਦੇ ਦ੍ਰਸਾਏ ਸਤਿ ਦੇ ਰਾਹ ਤੇ ਚੱਲ ਕੇ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।

ਇਹ ਗਲਬਾਤ ਹਾਲਾਂ ਹੋ ਹੀ ਰਹੀ ਸੀ ਕਿ ਭਾਈਆ ਜੈ ਰਾਮ ਜੀ ਵੀ ਘਰ ਆ ਗਏ। ਉਨ੍ਹਾਂ ਨੇ ਵੀ ਨਾਨਕ ਜੀ ਨੂੰ ਨੇਕ ਨੀਯਤ ਨਾਲ ਸਰਕਾਰੀ ਕੰਮ ਕਰਨ ਦੀ ਵਧਾਈ ਦਿੱਤੀ।

ਜੈਰਾਮ ਜੀ ਨੇ ਕਿਹਾ, ਨਾਨਕੀ, ਪਿਤਾ ਜੀ ਦੀ ਚਿੱਠੀ ਮਿਲੀ ਹੈ। ਉਸ ਵਿੱਚ ਲਿਖਿਆ ਹੈ ਕਿ ਨਾਨਕ ਦੇ ਸਹੂਰੇ, ਮੁਕਲਾਵੇ ਲਈ ਬਹੁਤ ਦਬਾਅ ਪਾ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਉਹ ਕੁਝ ਦਿਨਾਂ ਵਿੱਚ ਸੁਲਤਾਨਪੁਰ ਆ ਰਹੇ ਹਨ। ਇਹ ਸੁਣ ਕੇ ਸਾਰੇ ਖੁਸ਼ ਹੋ ਗਏ ਅਤੇ ਸਕੇ-ਸੰਬੰਧੀਆਂ ਦੇ ਆਉਣ ਦੀ ਉਡੀਕ ਕਰਣ ਲੱਗੇ।

ਜੈਰਾਮ ਜੀ ਨੇ ਨਵਾਬ ਦੌਲਤ ਖਾਨ ਨੂੰ ਦੱਸ ਦਿੱਤਾ ਕਿ ਨਾਨਕ ਜੀ ਦੇ ਮੁਕਲਾਵੇ ਲਈ ਸਾਰੇ ਰਿਸ਼ਤੇਦਾਰ ਇੱਥੇ ਆ ਰਹੇ ਹਨ। ਇਸ ਲਈ ਨਾਨਕ ਦੇਵ ਜੀ ਨੂੰ ਕੁਝ ਦਿਨਾਂ ਦੀ ਛੁੱਟੀ ਚਾਹਿਦੀ ਹੈ। ਉਨ੍ਹਾਂ ਆਪਣਾ ਮੁਕਲਾਵਾ ਲੈਣ, ਬਟਾਲੇ ਨਗਰ ਵਿਖੇ ਜਾਣਾ ਹੈ।



ਸੁਲਤਾਨਪੁਰ ਲੋਧੀ (ਪੰਜਾਬ)

ਮੁਕਲਾਵਾ

ਕੁਝ ਦਿਨਾਂ ਵਿੱਚ ਤਲਵੰਡੀ ਤੋਂ ਬਾਬਾ ਕਾਲੂ ਜੀ ਸਾਰੇ ਰਿਸ਼ਤੇਦਾਰਾਂ ਨੂੰ ਲੈ ਕੇ ਸੁਲਤਾਨਪੁਰ ਪਹੁੰਚ ਗਏ ਅਤੇ ਲੱਗੇ ਨਾਨਕ ਜੀ ਨੂੰ ਸਿੱਖਿਆ ਦੇਣ। ਤੂੰ ਪਹਿਲਾਂ ਦੀ ਤਰਾਂ ਭਿਖਾਰੀਆਂ ਨੂੰ ਅਨਾਜ ਤੇ ਧਨ ਲੁਟਾ ਰਿਹਾ ਹੈਂ। ਕੁਝ ਸੰਜੋ ਕੇ ਵੀ ਰੱਖ। ਜੋ ਆੱਖੇ ਵਕਤ ਕੰਮ ਆਵੇਗਾ।

ਨਾਨਕ ਜੀ; –“ਪਿਤਾ ਜੀ, ਕੀ ਕਰਾਂ ਧਨ ਤਾਂ ਬਹੁਤ ਮਿਲਦਾ ਹੈ ਪਰ ਮੇਰੇ ਪਾਸ ਟਿਕਦਾ ਹੀ ਨਹੀਂ” ਤਦ ਬਾਬਾ ਕਾਲੂ ਜੀ ਨੇ ਪੁੱਤਰੀ ਨਾਨਕੀ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਪੁੱਤਰੀ, ਜੇਕਰ ਤੂੰ ਬੋੜਾ ਜਿਹਾ ਧਿਆਨ ਨਾਨਕ ਜੀ ਵੱਲ ਹੋਰ ਦੇਵੇਂ ਤਾਂ ਧਨ ਦੀ ਬਚਤ ਹੋ ਸਕਦੀ ਹੈ।”

ਸਾਰੇ ਰਿਸ਼ਤੇਦਾਰਾਂ ਦੇ ਆ ਜਾਣ ਤੇ ਨਾਨਕ ਜੀ ਦਾ ਮੁਕਲਾਵਾ ਲਿਆਉਣ ਵਾਸਤੇ ਸਭ ਜਣੇ ਪੂਰੀ ਤਿਆਰੀ ਨਾਲ ਬਟਾਲਾ ਨੂੰ ਤੁਰ ਪਏ। ਕੁਝ ਦਿਨਾਂ ਵਿੱਚ ਲਾੜੀ ਨੂੰ ਮੁਕਲਾਵੇ ਦੀ ਪਰੰਪਰਾ ਅਨੁਸਾਰ ਵਿਦਾ ਕਰਵਾ ਕੇ ਸਾਰੇ ਰਿਸ਼ਤੇਦਾਰਾਂ ਸਮੇਤ ਆਪਣੇ ਨਗਰ, ਤਲਵੰਡੀ ਵਾਪਸ ਆ ਗਏ। ਤਲਵੰਡੀ ਵਾਸੀਆਂ ਨੇ ਵਧਾਈਆਂ ਦਿਤੀਆਂ।


ਨਾਨਕ ਜੀ ਨੇ ਕੁਝ ਦਿਨ ਤਲਵੰਡੀ ਵਿੱਚ ਰਹਿ ਕੇ ਆਪਣੇ ਸਾਰੇ ਮਿੱਤਰਾਂ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।

ਰਾਏ ਬੁਲਾਰ ਜੀ ਨੂੰ ਮਿਲਨ ਉਪ੍ਰੰਤ ਨਾਨਕ ਦੇਵ ਜੀ ਆਪਣੀ ਸੁਪਤਨੀ, ਸੁਲੱਖਣੀ ਜੀ ਅਤੇ ਸਾਬੀ ਮਰਦਾਨਾ, ਉਨ੍ਹਾਂ ਦੇ ਪਿਤਾ ਜੀ, ਭਾਈਆ ਜੈਰਾਮ ਜੀ ਤੇ ਬੇਬੇ ਨਾਨਕੀ ਜੀ, ਸਾਰਾ ਪ੍ਰਵਾਰ ਸੁਲਤਾਨਪੁਰ ਲੋਧੀ ਆ ਗਏ।

ਗੁਰੂਦੇਵ ਜੀ ਦੇ ਪਿਤਾ ਜੀ, ਕੁਝ ਦਿਨ ਸੁਲਤਾਨਪੁਰ ਲੋਧੀ ਰਹਿ ਕੇ ਨਾਨਕ ਦੇਵ ਜੀ ਦੀ ਘਰ ਗ੍ਰਿਸਤੀ ਵਸਾ ਕੇ ਤਲਵੰਡੀ ਵਾਪਸ ਮੁੜ ਗਏ। ਗੁਰੂ ਜੀ ਨੇ ਆਪਣੇ ਪਰਿਵਾਰ ਦੇ ਰਹਿਣ ਲਈ ਇਕ ਵਖਰਾ ਘਰ ਬਣਵਾ ਲਿਆ, ਜਿੱਥੇ ਅਜਕਲ ਗੁਰਦੁਆਰਾ **ਗੁਰੂ ਕਾ ਬਾਗ** ਸੁਸ਼ੋਬਤ ਹੈ।



ਗੁਰਦੁਆਰਾ ਗੁਰੂ ਕਾ ਬਾਗ, ਸੁਲਤਾਨਪੁਰ ਲੋਧੀ (ਗੁਰੂ ਜੀ ਦਾ ਨਿਵਾਸ ਅਸਥਾਨ।)



ਗੁਰਦੁਆਰਾ ਗੁਰੂ ਕਾ ਬਾਗ ਹੇਠਾਂ ਭੋਗ ਸਾਹਿਬ, ਸੁਲਤਾਨਪੁਰ ਲੋਧੀ (ਪੰਜਾਬ)
ਜਿਥੇ ਗੁਰੂ ਜੀ ਨਿਤਾ ਪ੍ਰਤੀ ਆਸਣ ਲਗਾ ਕੇ ਪ੍ਰਭੂ ਨਾਲ ਇਕ ਮਿੱਕ ਹੁੰਦੇ ਸਨ।
(ਜਿਉਂ ਦਾ ਤਿਉਂ ਸੰਭਾਲਿਆ ਹੋਇਆ ਹੈ।)

ਧਰਮਸਾਲਾ ਦਾ ਨਿਰਮਾਣ

ਸੁਲਤਾਨਪੁਰ ਵਿਖੇ ਨਾਨਕ ਦੇਵ ਜੀ ਨੇ ਅੰਮ੍ਰਿਤ ਵੇਲੇ ਅਤੇ ਸੰਧਿਆ ਵੇਲੇ ਦੋਨੋਂ ਵਕਤ ਕੀਰਤਨ ਕਰਨ ਲਈ ਧਰਮਸਾਲਾ ਬਣਵਾ ਲਈ। ਨੇੜਲੇ ਪਿੰਡ ਮਲਸੀਹਾਂ ਦਾ ਲੰਬਰਦਾਰ, ਭਾਈ ਭਗੀਰਥ ਵੀ ਅਲਾਹੀ ਕੀਰਤਨ ਸਰਵਣ ਕਰਨ ਆਇਆ ਕਰਦਾ ਸੀ।

ਪਹਿਲਾਂ ਉਹ ਦੁਰਗਾ ਦੀਆਂ ਭੇਟਾਂ ਗਾਇਆ ਕਰਦਾ ਸੀ। ਪਰ ਉਸ ਨੂੰ ਅਪਣੀ ਇਨ੍ਹਾਂ ਭੇਟਾਂ ਵਿੱਚ ਆਤਮਿਕ ਆਨੰਦ ਨਹੀਂ ਮਿਲਦਾ ਸੀ। ਨਾਨਕ ਦੇਵ ਜੀ ਦੀ ਅਲਾਹੀ ਬਾਣੀ ਵਿੱਚੋਂ ਉਸ ਨੂੰ ਪ੍ਰਭੂ ਵਿੱਚ ਅਭੇਦਤਾ ਦਾ ਅਨੁਭਵ ਹੋਣ ਲੱਗਾ।

ਉਸ ਨੇ ਨਾਨਕ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਆਪ ਮੈਨੂੰ ਅਪਣਾ ਸਿੱਖ ਬਣਾ ਲਓ ਜੀ! ਅੱਜ ਤੱਕ ਮੈਂ ਭਟਕਦਾ ਹੀ ਰਿਹਾ ਹਾਂ, ਅਤੇ ਮੈਨੂੰ ਕਿਤੋਂ ਵੀ ਆਤਮਿਕ ਆਨੰਦ ਪ੍ਰਾਪਤ ਨਹੀਂ ਹੋਇਆ ਜੋ ਕਿ ਆਪ ਜੀ ਦੀ ਸ਼ਰਣ ਵਿੱਚ ਆਉਣ ਤੇ ਅਲਾਹੀ ਬਾਣੀ ਸੁਣਨ ਨਾਲ ਪ੍ਰਾਪਤ ਹੋਇਆ ਹੈ।

ਨਾਨਕ ਦੇਵ ਜੀ ਨੇ ਉਸ ਨੂੰ ਉਪਦੇਸ਼ ਦਿੱਤਾ, “ਸਦਾ ਨਿਰਾਕਾਰ ਜੋਤਿ ਦਾ ਹੀ ਧਿਆਨ ਕਰੋ, ਭਾਈ !”

ਫਿਰ ਗੁਰੂ ਜੀ ਨੇ ਇਹ ਅਲਾਹੀ ਸ਼ਬਦ ਉਚਾਰਿਆ:-

“ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋ ਵਾ ॥
ਸਚੜਾ ਦੁਰਿ ਨਾ ਭਾਲੀਐ ਘਟਿ ਘਟਿ ਸਬਦੁ ਪਛਾਣੋ ਵਾ ॥
ਸਚੁ ਸਬਦੁ ਪਛਾਣੁ ਦੁਰਿ ਨ ਜਾਣੁ ਜਿਨਿ ਏਹ ਰਚਨਾ ਰਾਚੀ ॥
ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ ॥”

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੫੮੧)

ਭਾਈ ਭਗੀਰਥ ਨੇ ਕਿਹਾ, “ਹੇ ਗੁਰੂਦੇਵ ਜੀ! ਮੈਨੂੰ ਆਪ ਜੀ ਨੇ ਸਤਿ ਦੇ ਮਾਰਗ ਤੇ ਪਾਇਆ ਹੈ, ਮੈਂ ਸਦਾ ਇਸ ਮਾਰਗ ਤੇ ਚਲਦਾ ਰਵਾਂਗਾ।” ਇਸ ਦੇ ਨਾਲ ਹੀ ਭਾਈ ਭਗੀਰਥ ਨੇ ਨਾਨਕ ਦੇਵ ਜੀ ਨੂੰ ਗੁਰੂ ਜੀ ਆਖ ਕੇ ਸੰਬੋਧਨ ਕਰਣਾ ਸ਼ੁਰੂ ਕਰ ਦਿੱਤਾ। ਸਾਰੀ ਸੰਗਤ ਨਾਨਕ ਦੇਵ ਜੀ ਨੂੰ ਉਸ ਦਿਨ ਤੋਂ ਗੁਰੂ ਜੀ ਕਹਿਣ ਲੱਗ ਪਈ।



ਨੋਟ:- ਸ੍ਰੀ ਗੁਰੂ ਅਰਜਨ ਦੇਵ ਜੀ, ਆਪਣੇ ਸਪੁਤਰ ਹਰਿਗੋਬਿੰਦ ਸਾਹਿਬ ਜੀ ਦੀ ਬਾਰਾਤ ਲੇ ਕੇ ਜਾਂਦੇ ਸਮੇਂ ਰਾਤ ਨੂੰ ਸੁਲਤਾਨਪੁਰ ਵਿਖੇ ਇਸ ਧਰਮਸਾਲਾ ਵਿੱਚ ਠਹਿਰੇ ਸਨ। ਅਗਲੀ ਸਵੇਰ ਨੂੰ ਹਰਿਗੋਬਿੰਦ ਸਾਹਿਬ ਜੀ ਦੀ ਸਿਹਰਾ ਬੰਦੀ ਦੀਆਂ ਰਸਮਾਂ ਇੱਥੇ ਹੀ ਸੰਪੂਰਨ ਕੀਤੀਆਂ। ਇਸ ਕਰਕੇ ਇਸ ਅਸਥਾਨ ਦਾ ਨਾਮ ਸਿਹਰਾ ਸਾਹਿਬ ਪੈ ਗਿਆ।

ਮਨਸੁਖ ਲਾਹੌਰੀਆ

ਇਕ ਦਿਨ ਭਾਈ ਮਰਦਾਨਾ ਜੀ ਗੁਰੂ ਜੀ ਦੇ ਸਨਮੁਖ ਹਾਜ਼ਿਰ ਹੋਏ ਅਤੇ ਨਿਮਰਤਾ ਸਹਿਤ ਬੇਨਤੀ ਕਰਣ ਲੱਗੇ, “ਮੇਰੀ ਬੇਟੀ ਦਾ ਵਿਆਹ ਹੈ, ਪਰ ਮੇਰੇ ਕੋਲ ਪੁਤਰੀ ਨੂੰ ਵਿਦਾਅ ਕਰਣ ਲਈ ਲੋੜੀਂਦਾ ਜ਼ਰੂਰੀ ਸਾਮਾਨ ਨਹੀਂ ਹੈ। ਗੁਰੂ ਜੀ ਨੇ ਉਸ ਨੂੰ ਮੌਦੀ ਖਾਨੇ ਵਿੱਚੋਂ ਅਲੂਫੇ ਵਾਲੀ ਰਸਦ ਦੇ ਦਿੱਤੀ ਪਰ ਕੁਝ ਹੋਰ ਵਸਤਾਂ ਜੋ ਕਿ ਲੜਕੀ ਦੇ ਦਾਜ਼ ਲਈ ਲੋੜੀਦੀਆਂ ਸਨ, ਉਨ੍ਹਾਂ ਵਾਸਤੇ ਗੁਰੂਜੀ ਨੇ ਉਸ ਦੇ ਨਾਲ ਭਾਈ ਭਰੀਰਥ ਨੂੰ ਲਾਹੌਰ ਭੇਜ ਦਿੱਤਾ।

ਉਹ ਦੌਨੋਂ ਲਾਹੌਰ ਦੇ ਇਕ ਵੱਡੇ ਵਪਾਰੀ, ‘ਮਨਸੁਖ’ ਦੇ ਕੋਲ ਜਾ ਪਹੁੰਚੇ। ਉਸ ਪਾਸੋਂ ਜ਼ਰੂਰਤ ਅਨੁਸਾਰ ਕਪੜੇ, ਗਹਿਣੇ ਆਦਿ ਖਗੀਦ ਲਏ। ਰਾਤ ਪੈ ਜਾਣ ਕਾਰਣ ਉਥੇ ਹੀ ਮਨਸੁਖ ਦੇ ਪਾਸ ਠਹਿਰ ਗਏ। ਸੰਧਿਆ ਵੇਲੇ ਭਾਈ ਭਰੀਰਥ ਜੀ ਨੇ ਅਲਾਹੀ ਬਾਣੀ ਗਾ ਕੇ ਅਗਧਨਾ ਕੀਤੀ। ਬਾਣੀ ਸੁਣ ਕੇ ਮਨਸੁਖ ਬਹੁਤ ਪ੍ਰਭਾਵਤ ਹੋਇਆ। ਉਹ ਭਾਈ ਭਰੀਰਥ ਜੀ ਤੋਂ ਪੁਛਣ ਲੱਗਾ ਕਿ ਆਪ ਨੇ ਜੋ ਬਾਣੀ ਗਾਈ ਹੈ ਉਹ ਕਿਸ ਮਹਾਂ ਪੁਰਖ ਦੀ ਬਾਣੀ ਹੈ? ਭਾਈ ਭਰੀਰਥ ਜੀ ਨੇ ਦਸਿਆ ਕਿ ਇਹ ਮੇਰੇ-ਗੁਰੂ ਜੀ ਦੀ ਉਚਾਰਨ ਕੀਤੀ ਅਲਾਹੀ ਬਾਣੀ ਹੈ, ਜੋ ਕਿ ਸੁਲਤਾਨਪੁਰ ਲੋਧੀ ਵਿੱਚ ‘ਮੌਦੀ’ ਦੀ ਨੌਕਰੀ ਕਰਦੇ ਹਨ। ਉਨ੍ਹਾਂ ਨੇ ਹੀ ਇਸ ਦੀ ਕੰਨਿਆ ਦੇ ਵਿਆਹ ਲਈ ਦਾਜ਼ ਦੀ ਸਾਮਗ੍ਰੀ ਖਗੀਦਣ ਲਈ ਭੇਜਿਆ ਹੈ।

ਭਾਈ ਮਨਸੁਖ ਨੇ ਅਪਣੇ ਹਿਰਦੇ ਵਿੱਚ ਵੱਸੀ ਸੰਕਾ ਦਸਦਿਆਂ ਹੋਇਆਂ ਕਿਹਾ, “ਮੇਰੇ ਅਨੁਭਵ ਤਾਂ ਬਹੁਤ ਕੌੜੇ ਹਨ। ਕਿਉਂਕਿ ਮੈਂ ਅੱਜ ਤੱਕ ਜਿਤਨੇ ਵੀ ਮਨੁੱਖ ਧਰਮ-ਕਰਮ ਕਰਨ ਵਾਲੇ ਵੇਖੇ ਹਨ। ਉਨ੍ਹਾਂ ਵਿੱਚੋਂ ਕੋਈ ਵੀ ਅਪਣੀ ਰੋਜ਼ੀ-ਰੋਟੀ ਆਪ ਨਹੀਂ ਕਮਾਉਂਦਾ ਵੇਖਿਆ। ਬਲਕਿ ਉਹ ਕਰਮਕਾਂਡੀ ਜ਼ਿਆਦਾ ਅਤੇ ਧਰਮੀ ਘੱਟ ਹੁੰਦੇ ਹਨ।”

ਤਦ ਭਾਈ ਭਰੀਰਥ ਜੀ ਨੇ ਕਿਹਾ, “ਪਰਤੱਖ ਨੂੰ ਪਰਮਾਣ ਦੀ ਲੋੜ ਨਹੀਂ ਰੁੰਦੀ। ਤੁਸੀਂ ਆਪ ਉਨ੍ਹਾਂ ਦੇ ਦਰਸ਼ਨ ਕਰਕੇ ਵੇਖੋ।” ਭਾਈ ਮਨਸੁੱਖ ਜੀ ਗੁਰੂਦੇਵ ਦੇ ਦਰਸ਼ਨਾਂ ਲਈ ਉਨ੍ਹਾਂ ਦੇ ਨਾਲ ਸੁਲਤਾਨਪੁਰ ਵੱਲ ਚੱਲ ਪਏ। ਰਸਤੇ ਵਿੱਚ ਮਨਸੁੱਖ ਦੇ ਮਨ ਵਿੱਚ ਕਲਪਨਾ ਹੋਈ, “ਮੈਂ ਲਾਹੌਰ ਤੋਂ ਨਾਨਕ ਜੀ ਦੇ ਦਰਸ਼ਨਾਂ ਨੂੰ ਚੱਲਿਆ ਹਾਂ। ਜੇਕਰ ਗੁਰੂ ਜੀ ਅੰਤਰਜਾਮੀ ਹਨ ਤਾਂ ਮੈਨੂੰ ਮੇਰਾ ਨਾਂ ਲੈ ਕੇ ਬੁਲਾਉਣ, ਤਾਂ ਹੀ ਮੈਂ ਉਨ੍ਹਾਂ ਨੂੰ ਅਪਣਾ ਗੁਰੂ ਮਨਾਂਗਾ।”

ਉਹ ਸਾਰੇ ਸੁਲਤਾਨਪੁਰ ਲੋਧੀ ਪਹੁੰਚੇ, ਸਤਿਸੰਗ ਦੀ ਸਮਾਪਤੀ ਉਪ੍ਰੰਤ ਗੁਰੂ ਜੀ ਨੇ ਕਿਹਾ, “ਆਓ ਭਾਈ ਮਨਸੁੱਖ ਜੀ, ਕਦੇ ਮਨ ਦਾ ਸੁੱਖ ਵੀ ਮਾਣਿਆ ਹਈ ਕਿ ਕੇਵਲ ਨਾਮ ਦਾ ਹੀ ਮਨਸੁੱਖ ਹੈ।” ਇਹ ਸੁਣ ਕੇ ਭਾਈ ਮਨਸੁੱਖ ਗੁਰੂ ਜੀ ਦੇ ਚਰਣੀ ਢਹਿ ਪਿਆ। ਗੁਰੂ ਜੀ ਨੇ ਉਸ ਨੂੰ ਹਿਰਦੇ ਨਾਲ ਲਗਾ ਕੇ ਕਿਹਾ, “ਪਰਮਾਰਥ ਦੇ ਰਾਹ ਤੇ ਚੱਲਣ ਸਮੇਂ ਮਨ ਵਿੱਚ ਸ਼ੁੱਕੇ ਨਹੀਂ ਰੱਖੀਏ।” ਮਨਸੁੱਖ ਦੇ ਨੇਤਰਾਂ ਚੌਪ੍ਰਾਹੀ ਜਲ ਛਲਕ ਪਿਆ।

ਕੁਝ ਦਿਨ ਅਧਿਆਤਮਿਕ ਸਿੱਖਿਆ ਪ੍ਰਾਪਤ ਕਰ ਕੇ, ਭਾਈ ਮਨਸੁੱਖ ਘਰ ਨੂੰ ਮੁੜਨ ਲਈ ਆਗਿਆ ਮੰਗਣ ਲੱਗਾ। ਤਦ ਗੁਰੂ ਜੀ ਨੇ ਉਸ ਨੂੰ ਤਿੰਨ ਸੂਤਰੀ ਸਿਧਾਂਤ ਦਿੜ੍ਹ ਕਰਵਾਇਆ—**ਕਿਰਤ ਕਰੋ ਵੰਡ ਕੇ ਛਕੋ ਅਤੇ ਨਾਮ ਜਪੋ।** ਇਹੀ ਕਰਮ, ਸਾਰੀ ਲੁਕਾਈ ਨੂੰ ਭਵਸਾਗਰ ਤੋਂ ਪਾਰ ਉਤਾਰਾ ਕਰਵਾ ਸਕਦਾ ਹੈ।

ਗੁਰੂਦੇਵ ਜੀ ਹਰ ਦਿਨ ਸੁਲਤਾਨਪੁਰ ਲੋਧੀ ਵਿਖੇ ਕੀਰਤਨ ਅਤੇ ਅਲਾਹੀ ਬਚਨਾਂ ਦੀ ਝੜੀ ਲਾਈ ਰਖਦੇ। ਦੂਰੋਂ ਨੇਤ੍ਰਿਓਂ ਆਈ ਸੰਗਤ ਦੀ ਲੰਗਰ ਆਦਿ ਦੀ ਸੇਵਾ ਆਪਣੇ ਘਰੋਂ ਹੀ ਕਰਦੇ। ਹੌਲੀ ਹੌਲੀ ਸੰਗਤ ਵਧਨ ਕਰਕੇ ਲੰਗਰ ਧਰਮਸਾਲਾ ਵਿੱਚ ਹੀ ਵਰਤਨ ਲੱਗਾ।

ਨੋਟ:- ਭਾਈ ਮਰਦਾਨਾ ਜੀ ਵਿਆਹ ਦਾ ਸਾਰਾ ਸਮਾਨ ਗੱਡੇ ਉੱਪਰ ਲੱਦ ਕੇ (ਆਪਣੇ ਪਿੰਡ) ਤਲਵੰਡੀ ਲੈ ਗਏ।

ਮਾਤਾ ਸੁਲਖਣੀ ਜੀ ਦੀ ਵੇਦਨਾ


ਕਈ ਵਾਰ ਸੁਲਖਣੀ ਜੀ ਸੰਗਤ ਦੀ ਸੇਵਾ ਕਰਦੇ ਥੱਕ ਜਾਂਦੇ। ਉਨ੍ਹਾਂ ਨੇ ਇਕ ਦਿਨ ਆਪਣੀ ਨਣਦ ਬੇਬੇ ਨਾਨਕੀ ਜੀ ਨੂੰ ਆਪਣੀ ਵੇਦਨਾ ਕਹਿ ਸੁਣਾਈ। ਬੇਬੇ ਨਾਨਕੀ ਜੀ ਨੇ ਬੜੇ ਵਿਸਥਾਰ ਪੂਰਵਕ ਘਰ ਗਿਸਤੀ ਵਿੱਚ ਆਉਂਦੀਆਂ ਅੰਕੜਾਂ ਦੇ ਸੰਬੰਧ ਵਿੱਚ ਸੁਲਖਣੀ ਜੀ ਨੂੰ ਕੋਲ ਬਿਠਾ ਕੇ ਘਰ ਗਿਸਤੀ ਬਾਰੇ ਪੂਰਨ ਸ਼ਿਕਸ਼ਾ ਦਿੱਤੀ। ਆਪਣੇ ਵੀਰ ਗੁਰੂਦੇਵ ਜੀ ਨੂੰ ਵੀ ਸੁਲਖਣੀ ਜੀ ਦੀ ਵੇਦਨਾ ਕਹਿ ਸੁਣਾਈ।

ਇਸ ਤਰ੍ਹਾਂ ਦੋਵੇਂ ਪਤੀ ਪਤਨੀ ਘਰ ਗਿਸਤੀ ਵਿੱਚ ਵਧੇਰੇ ਰੁਚੀ ਵਿਖਾਉਣ ਲੱਗੇ। ਗੁਰੂ ਜੀ ਦੇ ਕੋਲ ਜੋ ਵੀ ਆਉਂਦਾ ਉਸ ਨੂੰ ਆਪਣੇ ਘਰ ਲੈ ਜਾਂਦੇ ਅਤੇ ਭੋਜਨ ਆਦਿ ਦੀ ਸੇਵਾ ਆਪਣੇ ਹੱਥੀਂ ਕਰਦੇ।

ਗੁਰੂ ਜੀ ਸਾਰੇ ਕਰਮਕਾਂਡਾਂ ਨੂੰ ਛੱਡ ਕੇ ਇਕ ਨਿਰਾਕਾਰ ਜੋਤਿ ਦੀ ਆਰਾਧਨਾ ਕਰਨ ਦੀ ਪ੍ਰੇਰਨਾ ਕਰਦੇ ਅਤੇ ਮੂਰਤੀ ਪੂਜਾ ਦਾ ਖੰਡਨ ਕਰਕੇ ਰੋਮ-ਰੋਮ ਵਿੱਚ ਰਮੇਹਾਂ ਰਾਮ ਦੀ ਉਪਾਸ਼ਨਾ ਤੇ ਬਲ ਦੇਂਦੇ।

ਸ੍ਰੀਚੰਦ ਜੀ ਦਾ ਜਨਮ

ਨਾਨਕ ਦੇਵ ਜੀ ਦੇ ਘਰ 8 ਸੰਤੰਤਰ 1494 ਈ: ਨੂੰ ਪੁੱਤਰ ਨੇ ਜਨਮ ਲਿਆ। ਤਲਵੰਡੀ ਤੋਂ ਮਾਤਾ ਪਿਤਾ ਜੀ ਨੇ ਆ ਕੇ ਉਸ ਦਾ ਨਾਮ ‘ਸ੍ਰੀਚੰਦ’ ਰੱਖਿਆ। ਬਟਾਲਾ ਤੋਂ ਬਾਬਾ ਮੂਲਚੰਦ ਜੀ ਆਪਣੀ ਪਤਨੀ ਸਮੇਤ, ਵਿਅੰਮ ਨਾਲ ਸੰਬੰਧਿਤ ਵਸਤੂਆਂ ਵੀ ਲੈ ਕੇ ਆਏ। ਸੁਲਤਾਨਪੁਰ ਵਾਸੀ ਨਾਨਕ ਜੀ ਦੇ ਘਰ ਪੁੱਤਰ ਆਉਣ ਦੀਆਂ ਵਧਾਈਆਂ ਦੇਣ ਆਉਣ ਲਗੇ। ਦੌੱਲਤਖਾਂ ਲੋਧੀ ਅਤੇ ਸਾਰੇ ਦਰਬਾਰੀਆਂ ਨੇ ਵੀ ਵਧਾਈ ਦਿੱਤੀ। ਮਾਤਾ ਸੁਲਖਣੀ ਜੀ ਅਤੇ ਬੇਬੇ ਨਾਨਕੀ ਜੀ ਵਧਾਈ ਦੇਣ ਵਾਲਿਆਂ ਨੂੰ ਖੁਸ਼ੀ ਖੁਸ਼ੀ ਲੱਭੁ ਵੰਡਦੇ ਨਾ ਥੱਕਦੇ।



ਬਾਲਕ ਸ੍ਰੀ ਚੰਦ, ਮਾਤਾ ਸੁਲਖਣੀ ਜੀ ਦੀ ਗੋਦ ਵਿੱਚ

ਮੌਦੀ ਖਾਨੇ ਦੀ ਦੂਜੀ ਪੜਤਾਲ

ਸਮਾਂ ਬੀਤਿਆ, ਕੁਝ ਈਰਖਾਲੂ ਲੋਕ ਨਵਾਬ ਦੇਲਤ ਖਾਂ ਨੂੰ ਫਿਰ ਉਕਸਾਉਣ ਲਗੇ ਕਿ ਮੌਦੀ, ਬਹੁਤ ਅਨਾਜ ਮੁਫਤ ਵਿੱਚ ਵੰਡ ਰਿਹਾ ਹੈ। ਇਸ ਲਈ ਮੌਦੀਖਾਨੇ ਦੀ ਇਕ ਵਾਰ ਫਿਰ ਪੜਤਾਲ ਕਰਾਓ।

ਦੂਜੀ ਵਾਰ ‘ਪੜਤਾਲ ਕਰਨ ਉਪੰਤ ਨਾਨਕ ਜੀ ਦੇ ਪੱਖ ਵਿੱਚ 321 ਦਮੜੇ ਸਰਕਾਰੀ ਖਜ਼ਾਨੇ ਵਿੱਚ ਵੱਧ ਨਿਕਲੇ’

ਪ੍ਰਭੂ ਦੀ ਵਿਆਖਿਆ

ਗੁਰੂ ਜੀ ਸਤਿਸੰਗ ਵਿੱਚ ਜਗਿਆਸੂਆਂ ਦੇ ਮਨ ਦੇ ਸੰਕੇ ਨਿਵਾਰਣ ਕਰਦੇ ਹੋਏ ਦਸਦੇ ਰਹਿੰਦੇ ਕਿ ਪ੍ਰਭੂ ਕਿਸੇ ਖਾਸ ਭੇਸ ਜਾਂ ਪੋਸ਼ਾਕ ਦੇ ਆਡੰਬਰ ਨਾਲ ਖੁਸ਼ ਨਹੀਂ ਹੁੰਦਾ। ਉਹ ਤਾਂ ਹਿਰਦੇ ਦੀ ਸੱਚੀ ਬੋਲੀ ਹੀ ਜਾਣਦਾ ਹੈ, ਉਹ ਜੰਗਲਾਂ, ਪਹਾੜਾਂ ਜਾਂ ਗੁਫਾਵਾਂ ਵਿੱਚ ਨਹੀਂ ਰਹਿੰਦਾ, ਸਗੋਂ ਓਹ ਤਾਂ ਘਟ-ਘਟ ਵਿੱਚ ਨਿਵਾਸ ਕਰਦਾ ਹੈ। ਪਾਣੀ ਨੇ ਤਾਂ ਉਸ ਦੇ ਅਨੁਭਵੀ ਦਰਸ਼ਨਾਂ ਲਈ ਆਪਣੇ ਮਨ ਦੀ ਮੈਲ ਰੂਪੀ ਕੰਧ ਹੀ ਢਾਹੁਣੀ ਹੁੰਦੀ ਹੈ। ਇਸ ਸੰਬੰਧੀ ਗੁਰੂ ਜੀ ਅਲਾਹੀ ਸ਼ਬਦ ਉਚਾਰਨ ਕਰਦੇ ਰਹਿੰਦੇ।

ਗੁਰੂ ਜੀ ਆਲਾਹੀ ਫੁਰਮਾਣ ਦੁਆਰਾ ਗੁਰਮੁੱਖ ਦੀ ਪ੍ਰੀਭਾਸ਼ਾ ਇਸ ਤਰ੍ਹਾਂ ਦਸ ਰਹੇ ਹਨ।

“ਗੁਰਮੁਖਿ ਸਾਚੇ ਕਾ ਭਉ ਪਾਵੈ ॥ ਗੁਰਮੁਖਿ ਬਾਣੀ ਅਘੜੁ ਘੜਾਵੈ ॥

ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥ ਗੁਰਮੁਖਿ ਪਵਿਤ੍ਰੁ ਪਰਮਪਦੁ ਪਾਵੈ ॥

ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥ ਨਾਨਕ ਗੁਰਮੁਖਿ ਸਾਚਿ ਸਮਾਵੈ ॥੨੨॥”

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ - ੯੪੧)

ਲਖਮੀ ਚੰਦ ਜੀ ਦਾ ਜਨਮ, ਸੁਲਤਾਨਪੁਰ ਲੋਧੀ

ਗੁਰੂ ਨਾਨਕ ਦੇਵ ਜੀ ਦੇ ਗ੍ਰਹਿ ਵਿਖੇ ਫਰਵਰੀ 1497 ਈ.: , ਲੱਖਮੀ ਚੰਦ ਦਾ ਜਨਮ ਹੋਇਆ। ਤਲਵੰਡੀ ਤੋਂ ਨਾਨਕ ਜੀ ਦੇ ਮਾਤਾ ਪਿਤਾ ਜੀ ਨੇ ਆ ਕੇ ਆਪਣੇ ਦੂਜੇ ਪੋਤੇ ਦਾ ਨਾਮ ਲੱਖਮੀ ਚੰਦ ਰੱਖਿਆ। ਬਟਾਲਾ ਤੋਂ ਮੁਲਚੰਦ ਜੀ ਪਰਿਵਾਰ ਸਮੇਤ ਲੋੜੀਂ ਦੀਆਂ ਵਸਤੂਆਂ ਲੈ ਕੇ ਆਏ। ਸੁਲਤਾਨਪੁਰ ਵਾਸੀਆਂ, ਸੰਗੀਸਾਬੀਆਂ, ਨਵਾਬ ਅਤੇ ਉਸ ਦੇ ਸਾਰੇ ਕਰਮਚਾਰੀਆਂ ਨੇ ਵਧਾਈਆਂ ਦਿੱਤੀਆਂ। ਪਰਿਵਾਰ ਵਲੋਂ ਖੁਸ਼ੀਆਂ ਮਨਾਉਂਦਿਆਂ ਸਭਨਾਂ ਨੂੰ ਮਿਠਾਈਆਂ ਵੰਡੀਆਂ ਗਇਆਂ।



ਬਾਲਕ ਸ੍ਰੀ ਲਖਮੀਚੰਦ, ਮਾਤਾ ਸੁਲੱਖਣੀ ਜੀ ਦੀ ਗੋਦ ਵਿੱਚ

ਲੋਕਾਈ ਸੋਧਨ ਦੀ ਤਿਆਰੀ

ਹਣ ਗੁਰੂ ਜੀ ਨੇ ਆਪੇ ਹੀ ਦੌੱਲਤ ਖਾਂ ਨੂੰ ਕਿਹਾ ਕਿ ਮੌਦੀਖਾਨੇ ਦੀ ਜਾਂਚ ਕਰਵਾ ਲਵੋ। ਉਹ ਜਾਣਦੇ ਸਨ ਕਿ ਜੇਕਰ ਮੈਂ ਬਿਨਾਂ ਜਾਂਚ ਦੇ ਮੌਦੀ ਦੀ ਨੌਕਰੀ ਛੱਡੀ ਤਾਂ ਲੋਕ ਨਿੰਦਾ ਹੋਵੇਗੀ। ਈਰਖਾਲੂ ਲੋਕ ਕਹਿਣਗੇ ਕਿ ਕਿਸੇ ਵੱਡੇ ਘਪਲੇ ਦੇ ਕਾਰਣ ਮੌਦੀ ਨੇ ਨੌਕਰੀ ਛੱਡ ਕੇ ਸਨਿਆਸ ਲੈ ਲਿਆ ਹੈ।

‘ਨਵਾਬ ਨੇ ਜਾਂਚ ਕਰਵਾਈ ਤਾਂ 760 ਦਮੜੇ ਨਾਨਕ ਜੀ ਦੇ ਹੱਕ ਵਿੱਚ ਖਜ਼ਾਨੇ ਵਿੱਚ ਵਧ ਨਿਕਲੇ।

ਉਸੇ ਸਮੇਂ ਉਨ੍ਹਾਂ ਨੇ ਨਵਾਬ ਅਗੇ ਆਪਣੀ ਅਰਜੀ ਪੇਸ਼ ਕੀਤੀ ਕਿ ਉਹ ਮੌਦੀ ਦੀ ਨੌਕਰੀ ਛੱਡ ਰਹੇ ਹਨ।


ਨਵਾਬ ਨੇ ਪੁੱਛਿਆ ਹੁਣ ਕੀ ਕਰੋਗੇ ਤਾਂ ਗੁਰੂ ਜੀ ਨੇ ਕਿਹਾ, “ਮੈਂ ਉਸ ਪ੍ਰਭੂ ਦਾ ਸੰਦੇਸ਼ ਪੂਰੇ ਜਗਤ ਵਿੱਚ ਦੇਣ ਜਾਣਾ ਹੈ। ਇਸ ਲਈ ਹੁਣ ਮੈਂ ਉਸ ਪ੍ਰਭੂ ਦੀ ਹੀ ਚਾਕਰੀ ਕਰਾਂਗਾ, ਕਿਸੇ ਮਨੁੱਖ ਦੀ ਨਹੀਂ।

ਇਕਾਂਤਵਾਸ ਹੋਣਾ

ਅਗਲੀ ਪ੍ਰਭਾਤ ਨੂੰ ਜਦੋਂ ਨਾਨਕ ਜੀ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ ਤਾਂ ਹਰ ਰੋਜ਼ ਦੀ ਤਰ੍ਹਾਂ ਨਦੀ ਵਿੱਚ ਟੁੱਭੀ-ਲਗਾਈ ਪਰ ਵਾਪਸ ਨਾ ਆਏ। ਸੇਵਕਾਂ ਨੇ ਬਹੁਤ ਲੰਬੇ ਸਮੇਂ ਤੱਕ ਉਡੀਕਿਆ ਪਰ ਗੁਰੂ ਜੀ ਵਾਪਸ ਨਾ ਪਰਤੇ।

ਇਹ ਖਬਰ ਜਦੋਂ ਨਵਾਬ ਨੂੰ ਮਿਲੀ ਤਾਂ ਉਸ ਨੇ ਗੋਤਾਖੋਰ ਮੰਗਵਾ ਕੇ ਜਾਲ ਵੀ ਪਵਾਏ ਪਰ ਨਾਨਕ ਜੀ ਦਾ ਕਿਤੇ ਕੋਈ ਬਹੁ ਪਤਾ ਨਾ ਲੱਗਾ। ਅਖੀਰ ਸਭ ਲੋਕ ਥੰਕ ਹਾਰ ਕੇ ਵਾਪਸ ਘਰੀਂ ਮੁੜ ਆਏ। ਦੂਜਾ ਦਿਨ ਵੀ ਬੀਤ ਗਿਆ। ਤੀਜੇ ਦਿਨ ਸਥਾਨਿਕ ਸਮਸ਼ਾਨਭੂਮੀ ਵਿੱਚ, ਅਕਾਲ ਪੁਰਖ ਨਾਲ ਇਕ ਮਿਕ ਹੋਏ ਥੈਠੇ ਸਮਾਂਪੀ ਵਿੱਚ ਲੀਨ ਮੂੱਖੇ ਬਾਰਬ੍ਰਹਮ ਦੀ ਉਸਤਤ ਉਚਾਰਨ ਕਰਦਿਆਂ ਸੁਣਾਈ ਦੇ ਰਹੇ ਸਨ।

‘ੴ’ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੋਨੀ ਸੈਭੁ ਗੁਰ ਪ੍ਰਸਾਦੁ’ ਸਮਾਂਪੀ ਟੁਟਣ ਉਪ੍ਰੇਤ ਗੁਰੂ ਜੀ ਨੇ ਜਿਉਂ ਹੀ ਅੱਖਾਂ ਖੋਲ੍ਹੀਆਂ ਤਾਂ ਉਚਾਰਨ ਕੀਤਾ, “ਨਾ ਕੋਈ ਹਿੰਦੂ ਨਾ ਮੁਸਲਮਾਨ”॥ ਉਸ ਵੇਲੇ ਅਕਾਲਪੁਰਖ ਵਲੋਂ ਫੁਰਮਾਣ ਵੀ ਹੋਇਆ ਸੀ। “ਨਾਨਕ, ਜਿਸ ਉਪਰਿ ਤੇਰੀ ਨਦਰ, ਤਿਸ ਉਪਰ ਮੇਰੀ ਨਦਰ॥ ਜਿਸ ਉਪਰ ਤੇਰ ਕਰਮ ਤਿਸ ਉਪਰ ਮੇਰਾ ਕਰਮ॥ ਮੇਰਾ ਨਾਉਂ ਪਾਰਬ੍ਰਹਮ ਤੇਰਾ ਨਾਉਂ ਪੁਰ ਪ੍ਰਮੇਸ਼ਰ॥”



ਬੇਈਂ ਨਦੀ ਵਿਚੋਂ ਲਭਣ ਲਈ ਚੁੱਭੀਆਂ ਲਾਉਂਦੇ ਗੋਤਾਖੋਰ ਸਮਾਂਪੀ ਨਾਨਕ ਜੀ ਨੇ ਜਿਉਂ ਹੀ ਅੱਖਾਂ ਖੋਲ੍ਹੀਆਂ ਤਾਂ ਉਚਾਰਨ ਕੀਤਾ, “ਨਾ ਕੋਈ ਹਿੰਦੂ ਨਾ ਮੁਸਲਮਾਨ”॥ ਉਸ ਵੇਲੇ ਅਕਾਲਪੁਰਖ ਵਲੋਂ ਫੁਰਮਾਣ ਵੀ ਹੋਇਆ ਸੀ। “ਨਾਨਕ, ਜਿਸ ਉਪਰਿ ਤੇਰੀ ਨਦਰ, ਤਿਸ ਉਪਰ ਮੇਰੀ ਨਦਰ॥ ਜਿਸ ਉਪਰ ਤੇਰ ਕਰਮ ਤਿਸ ਉਪਰ ਮੇਰਾ ਕਰਮ॥ ਮੇਰਾ ਨਾਉਂ ਪਾਰਬ੍ਰਹਮ ਤੇਰਾ ਨਾਉਂ ਪੁਰ ਪ੍ਰਮੇਸ਼ਰ॥”

(ਹਵਾਲਾ: ਪੁਰਾਤਨ ਜਨਮ ਸਾਖੀ)



ਗੁਰਦੁਆਰਾ ਸੰਤਯਾਟ, ਸੁਲਤਾਨਪੁਰ ਲੋਧੀ (ਪੰਜਾਬ)

ਨਵਾਬ ਦੌਲਤ ਖਾਂ ਲੋਧੀ

ਨਵਾਬ ਦੌਲਤ ਖਾਂ ਨੇ ਨਾਨਕ ਜੀ ਨੂੰ ਸੱਦ ਭੇਜਿਆ। ਨਾਨਕ ਜੀ ਨੇ ਜਾਣ ਤੋਂ ਨਾਹ ਕਰ ਦਿੱਤੀ ਅਤੇ ਕਿਹਾ, “ਮੈਂ ਹੁਣ ਨਵਾਬ ਦੇ ਹੁਕਮ ਦੀ ਬੰਧੂ ਵਿੱਚ ਨਹੀਂ ਹਾਂ। ਗੁਰੂ ਜੀ ਦੀ ਰਮਜ਼ ਨੂੰ ਜਾਣਦਿਆਂ, ਨਵਾਬ ਦੌਲਤ ਖਾਂ ਨੇ ਨਾਨਕ ਜੀ ਦੇ ਕੋਲ ਨਿਮਰਤਾ ਪੁਰਵਕ ਬੇਨਤੀ ਕਰ ਭੇਜੀ ਕਿ ਖੁਦਾਇ ਦੇ ਵਾਸਤੇ ਦਰਸ਼ਨ ਦੇਣ ਦੀ ਕਿਪਾਲਤਾ ਕਰੋ ਜੀ।

ਨਿਮਰਤਾ ਭਰਪੂਰ ਤੇ ਖਦਾਇ ਦਾ ਵਾਸਤਾ ਪਾਉਣ ਤੇ ਨਾਨਕ ਜੀ ਉਸੇ ਵੇਲੇ ਨਵਾਬ ਕੋਲ ਆ ਪਹੁੰਚੇ। ਨਵਾਬ ਨੇ ਆਪ ਅੱਗੇ ਹੋ ਕੇ ਨਾਨਕ ਜੀ ਨਾਲ ਦਸਤ-ਪੰਜਾ ਲਿਆ (ਹੱਥ ਮਿਲਾਇਆ)।

ਇਹ ਵੇਖ ਕੇ ਉਥੋਂ ਬੈਠੇ ਕਾਜ਼ੀ ਅਤੇ ਦੂਜੇ ਅਧਿਕਾਰੀਆਂ ਨੇ ਨਵਾਬ ਨੂੰ ਉਕਸਾਇਆ ਅਤੇ ਕਿਹਾ, “ਨਾਨਕ ਕਹਿ ਰਿਹਾ ਹੈ ‘ਨਾ ਹਿੰਦੂ ਨਾ ਮੁਸਲਮਾਨ।’” (ਭਾਵ ਸਮੁੱਚੀ ਮਾਨਵ ਜਾਤਿ ਇੱਕੋ ਕਰਤੇ ਦੀ ਸੰਤਾਨ ਹੈ)

ਇਹ ਸੁਣ ਕੇ ਨਵਾਬ ਨੇ ਨਾਨਕ ਜੀ ਤੇ ਸੁਆਲ ਕੀਤਾ ਕਿ ਜੇਕਰ ਆਪ ਜੀ ਦੀ ਨਜ਼ਰ ਵਿੱਚ ਹਿੰਦੂ-ਮੁਸਲਮਾਨ ਵਿੱਚ ਕੋਈ ਭੇਦ-ਭਾਵ ਨਹੀਂ ਹੈ, ਤੁਮ ਕੌਣ ਹੋ? ਤਾਂ ਨਾਨਕ ਜੀ ਨੇ ਕਿਹਾ, “ਮੈਂ ਤਾਂ ਉਸ ਪ੍ਰਭੂ ਦਾ ਦਾਸ਼ਹਾਂ।”

ਉਸ ਵੇਲੇ ਕਾਜ਼ੀ ਕਹਿਣ ਲੱਗਾ ਕਿ ਠੀਕ ਹੈ ਤਾਂ ਤੂੰ ਸਾਡੇ ਨਾਲ ਚੱਲ ਕੇ ਮਸਜਿਦ ਵਿੱਚ ਨਮਾਜ਼ ਅਦਾ ਕਰ, ਹੁਣ ਜੁਮੇ ਦੀ ਪੇਸ਼ੀ ਦੀ ਨਮਾਜ਼ ਦਾ ਸਮਾਂ ਹੋ ਰਿਹਾ ਹੈ। ਨਾਨਕ ਜੀ ਉਨ੍ਹਾਂ ਨਾਲ ਮਸਜਿਦ ਵਿੱਚ ਨਮਾਜ਼ ਗੁਜਾਰਨ ਲਈ ਚੱਲ ਪਏ।

ਨਮਾਜ਼ ਅਦਾ ਕਰਨ ਦਾ ਸੱਚ

ਜਦੋਂ ਸਭ ਲੋਕ ਨਮਾਜ਼ ਅਦਾ ਕਰ ਰਹੇ ਸਨ ਤਾਂ ਗੁਰੂਦੇਵ ਜੀ ਅਡੋਲ ਖਲੋਤੇ ਰਹੇ। ਨਮਾਜ਼ ਖਤਮ ਹੋਈ ਤਾਂ ਨਵਾਬ ਨੇ ਨਾਨਕ ਜੀ ਤੋਂ ਪੁਛਿਆ। “ਮੌਦੀ ਜੀ, ਤੁੱਮ ਤੋਂ ਕਹਿਤੇ ਥੇ ਮੈਂ ਨਮਾਜ਼ ਪੜ੍ਹਾਂਗਾ ਪਰ ਤੁਮ ਤੋਂ ਖੜ੍ਹੇ ਰਹੋ ਹੋ। ਨਮਾਜ਼ ਕਿਉਂ ਨਹੀਂ ਗੁਜਾਰੀ?”

ਨਾਨਕ ਜੀ ਨੇ ਕਿਹਾ, “ਮੈਂ ਕਿਸ ਕੇ ਸਾਥ ਨਮਾਜ਼ ਪੜ੍ਹਾਂਗਾ?” ਨਵਾਬ ਨੇ ਕਿਹਾ, “ਮੇਰੇ ਸਾਥ ਪੜ੍ਹਾਂਗੇ, ਮੈਂ ਜੋ ਨਮਾਜ਼ ਪੜ੍ਹ ਰਹਾ ਥਾ।” ਨਾਨਕ ਜੀ ਨੇ ਕਿਹਾ, “ਨਹੀਂ, ਬਿਲਕੁਲ ਨਹੀਂ, ਆਪ ਦਾ ਮਨ ਨਮਾਜ਼ ਵਿੱਚ ਹੈ ਹੀ ਨਹੀਂ ਸੀ! ਤੁਹਾਡਾ ਮਨ ਤਾਂ ਦੂਰ ਕਾਬਲ ਦੇਸ਼ ਵਿੱਚ ਚੰਗੀ ਨਸਲ ਦੇ ਘੋੜੇ ਖਰੀਦ ਰਿਹਾ ਸੀ। ਸਿਰਫ ਤੁਸਾਂ ਦਾ ਸ਼ਰੀਰ ਹੀ ਇਥੇ ਨਮਾਜ਼ ਪੜ੍ਹਨ ਦਾ ਢੋਂਗ ਕਰ ਰਿਹਾ ਸੀ।” ਇਹ ਸਚਾਈ ਸੁਣ ਕੇ ਨਵਾਬ ਸ਼ਾਂਤ ਹੋ ਗਿਆ।

ਕਾਜ਼ੀ ਕਹਿਣ ਲੱਗਾ, “ਨਾਨਕ, ਤੂੰ ਮੇਰੇ ਨਾਲ ਨਮਾਜ਼ ਪੜ੍ਹ ਲੈਣੀ ਸੀ।” ਨਾਨਕ ਦੇਵ ਜੀ ਨੇ ਆਖਿਆ, “ਕਾਜ਼ੀ ਸਾਹਿਬ, ਤੁਸਾਂ ਦਾ ਧਿਆਨ ਵੀ ਨਮਾਜ਼ ਵਿੱਚ ਨਹੀਂ ਸੀ। ਤੁਸੀਂ ਚਿਤਾਰ ਰਹੇ ਸੀ, ਘਰ ਵਿੱਚ ਘੋੜੀ ਦਾ ਨਵਾਂ-ਜੰਮਿਆਂ ਬੱਚਾ ਵਿਹੜੇ ਵਿੱਚ ਲੱਗੀ ਖੂਹੀ ਵਿੱਚ ਨਾ ਢਿਗ ਪਵੇ।”

ਇਹ ਸਚਾਈ ਸੁਣ ਕੇ ਕਾਜ਼ੀ ਇਸ ਕੌੜੇ ਸੱਚ ਨੂੰ ਛੁਪਾਉਣ ਲਈ ਆਨਾ ਕਾਨੀ ਕਰਨ ਲੱਗਾ ਪਰ ਨਵਾਬ ਨੇ ਉਸ ਨੂੰ ਕਿਹਾ, “ਹੁਣ ਰਹਿਣ ਵੀ ਦੇਹ, ਜੋ ਆਦਮੀ ਮੇਰੇ ਦਿੱਲ ਦੀ ਗੱਲ ਬੁੱਝ ਸਕਦਾ ਹੈ, ਕੀ ਉਹ ਤੇਰੇ ਦਿੱਲ ਦੀ ਨਹੀਂ ਬੁੱਝ ਸਕਦਾ।” ਤਾਂ ਮੌਲਵੀ ਵੀ ਮੂੰਹ ਛੁਪਾਉਂਣ ਲੱਗਾ।

ਮੌਲਵੀ ਨੇ ਨਾਨਕ ਦੇਵ ਜੀ ਦੇ ਚਰਨ ਛੂਹੇ ਅਤੇ ਭੁੱਲ ਬਖਸ਼ਾਈ। ਨਵਾਬ ਨੇ ਨਾਨਕ ਜੀ ਨੂੰ ਫਿਰ ਤੋਂ ਮੌਦੀਖਾਨੇ ਦਾ ਕਾਰਜ ਸੰਭਾਲਨ ਲਈ ਕਿਹਾ ਪਰ ਨਾਨਕ ਜੀ ਨੇ ਦੋ ਟੁੱਕ ਉੱਤਰ ਦੇ ਕੇ ਸਾਫ਼ ਇੰਨਕਾਰ ਕਰ ਦਿੱਤਾ।

ਆਪਣਾ ਮਨੋਰਥ ਸਪਸ਼ਟ ਕਰਦਿਆਂ ਇਹ ਅਲਾਹੀ ਬਾਣੀ ਕਹਿ ਸੁਣਾਈ।

“ਹਉ ਢਾਢੀ ਵੇਕਾਰੁ ਕਾਰੈ ਲਾਇਆ ॥ ਰਾਤਿ ਦਿਹੈ ਕੈ ਵਾਰ ਧੁਰਹੁ ਫਰਮਾਇਆ ॥

ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥ ਸਚੀ ਸਿਫਤਿ ਸਾਲਾਹਿ ਕਪੜਾ ਪਾਇਆ ॥

ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥ ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥

ਢਾਢੀ ਕਰੇ ਪਸਾਉ ਸਬਦੁ ਵਜਾਇਆ ॥ ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥ ੨੭ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-150)

ਨਵਾਬ ਨੇ ਗੁਰੂਦੇਵ ਜੀ ਨੂੰ ਆਪਣੀ ਬਣਦੀ ਰਕਮ ਲੈਣ ਲਈ ਆਖਿਆਂ ਤਾਂ ਉਨ੍ਹਾਂ ਨੇ ਕਿਹਾ, “ਉਹ ਤੁਸੀਂ ਜ਼ਰੂਰਤਮੰਦਾਂ ਵਿੱਚ ਵੰਡ ਦਿਓ।”



ਜਿਉਂ ਹੀ ਗੁਰੂ ਜੀ ਦੇ ਸਸੁਰ ਬਾਬਾ ਮੂਲ ਚੰਦ ਜੀ ਨੂੰ ਪਤਾ ਲੱਗਾ ਕਿ ਨਾਨਕ ਜੀ ਆਪਣੇ ਮਿਸ਼ਨ ਦੇ ਪ੍ਰਚਾਰ ਹਿੱਤ ਲੰਮੀ ਫੇਰੀ ਤੇ ਜਾ ਰਹਿ ਹਨ। ਤਾਂ ਉਹ ਨਾਨਕ ਦੇਵ ਜੀ ਨੂੰ ਸਮਝਾਉਣ ਲਈ ਆਪਣੇ ਨਾਲ ਆਪਣੇ ਗੁਰੂ, ‘ਸ਼ਾਮੇ ਪੰਡਿਤ’ ਨੂੰ ਲੈ ਕੇ ਸੁਲਤਾਨਪੁਰ ਲੋਧੀ ਆ ਪਹੁੰਚੇ।

ਦੋਹਾਂ ਨੇ ਨਾਨਕ ਜੀ ਨੂੰ ਸਮਝਾਉਣ ਦੀ ਪੂਰੀ ਵਾਹ ਲਾਈ। ਨਾਲ ਇਹ ਵੀ ਕਿਹਾ, ਕਿ ਤੂੰ ਪਰਿਵਾਰ ਤਾਂ ਵਧਾ ਲਿਆ ਹੈ ਪਰ ਫਰਜ਼ ਨੂੰ ਨਿਭਾਉਣ ਤੋਂ ਭੱਜ ਰਿਹਾ ਹੈ। ਇਸ ਦੇ ਉੱਤਰ ਵਿੱਚ ਨਾਨਕ ਜੀ ਕਹਿਣ ਲੱਗੇ, ਮੈਂ ਗ੍ਰਿੱਸਤ ਤਿਆਗ ਨਹੀਂ ਰਿਹਾ ਮੈਂ ਤਾਂ ਉਸ ਪ੍ਰਭੂ ਦਾ ਸੰਦੇਸ਼ ਦੇਣ ਅਤੇ ਦੀਨ-ਦੁਖੀਆਂ ਦਾ ਦਰਦ ਵੰਡਾਉਣ ਜਾ ਰਿਹਾ ਹਾਂ।”

ਬਾਬਾ ਮੂਲਚੰਦ ਜੀ ਨੇ ਕਿਹਾ, ਉਹ ਤਾਂ ਠੀਕ ਹੈ ਪਰ ਤੇਰੇ ਇਸ ਪਰਿਵਾਰ ਦੇ ਜੀਵਨ ਨਿਰਭਾਅ ਦੇ ਲਈ ਤੂੰ ਕੀ ਸਾਧਨ ਸੁਟਾਏ ਹਨ? ਤਾਂ ਨਾਨਕ ਜੀ ਨੇ ਗੰਭੀਰਤਾ ਨਾਲ ਉੱਤਰ ਦਿੱਤਾ। ਘਰ ਵਿੱਚ ਇਨ੍ਹਾਂ ਦੇ ਲਈ ਸਾਰੇ ਸਾਧਨ ਉਪਲਬਦਹਾਨ।

ਪੰਡਿਤ ਸ਼ਾਮੇ ਨੇ ਕਿਹਾ, “ਆਪ ਕਬੀਲਦਾਰੀ ਕਰਦਿਆਂ ਰਾਮ ਰਾਮ ਜਪ ਕੇ ਆਪਣਾ ਸਾਧੂ ਪੁਣੇ ਵਾਲਾ ਝੱਸ ਨਾਲ-ਨਾਲ ਪੁਰਾ ਕਰਦੇ ਰਹਿਣਾ। ਤਾਂ ਗੁਰੂ ਜੀ ਨੇ ਇਹ ਅਲਾਹੀ ਫੁਰਮਾਣ ਸੁਣਾ ਦਿੱਤਾ:-

“ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੇ ॥ ਦੁਇ ਮਾਈ ਦੁਇ ਬਾਪਾ ਪੜੀ ਅਹਿ ਪੰਡਿਤ ਕਰਹੁ ਬੀਚਾਰੇ ॥੧॥

ਸੁਆਮੀ ਪੰਡਿਤਾ ਤੁਮੁ ਦੇਹੁ ਮਤੀ ॥ ਕਿਨ ਬਿਧਿ ਪਾਵਉ ਪ੍ਰਾਨਪਤੀ ॥੧॥” ਰਹਾਉ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ - ੧੧੨੧)

ਪੰਡਿਤ ਇਹ ਸੁਣ ਕੇ ਆਪਣੇ ਰਾਹ ਪਿਆ। ਪ੍ਰੰਤੂ ਬਾਬਾ ਮੂਲਚੰਦ ਜੀ ਕਹਿਣ ਲੱਗੇ, “ਨਾਨਕ ਤੂੰ ਦੀਵਾਨਾ ਹੋ ਗਿਆ ਹੈ? ਸਿਆਣਪ ਨੂੰ ਹੱਥ ਮਾਰ। ਸੁਝਵਾਨ ਬਣੋ।” ਤਾਂ ਨਾਨਕ ਜੀ ਨੇ ਇਹ ਅਲਾਹੀ ਸ਼ਬਦ ਕਹਿ ਸੁਣਾਇਆ:-

“ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥ ਤਿਨਿ ਕਰਤੈ ਲੇਖੁ ਲਿਖਾਇਆ ॥


ਲਿਖੁ ਦਾਤਿ ਜੋਤਿ ਵਡਿਆਈ ॥ ਮਿਲਿ ਮਾਇਆ ਸੁਰਤਿ ਗਵਾਈ ॥੧॥


ਮੁਰਖ ਮਨ ਕਾਹੇ ਕਰਸਹਿ ਮਾਣਾ ॥ ਉਠਿ ਚਲਣਾ ਖਸਮੈ ਭਾਣਾ ॥੧॥” ਰਹਾਉ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ - ੯੯੯)

ਬਾਬਾ ਮੂਲਚੰਦ ਜੀ ਨਾਨਕ ਜੀ ਦੀ ਮਨਸ਼ਾ ਨੂੰ ਭਲੀ ਭਾਂਤ ਸਮਝ ਗਏ। ਇਸ ਲਈ ਉਨ੍ਹਾਂ ਨੇ ਨਾਨਕ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀ ਧਰਮ ਪਤਨੀ (ਆਪਣੀ ਪੁੱਤਰੀ) ਨੂੰ ਉਨ੍ਹਾਂ ਦੇ ਦੋਵਾਂ ਪੁੱਤਰਾਂ ਸਮੇਤ ਉਨ੍ਹਾਂ ਦੇ ਪ੍ਰਚਾਰ ਫੇਰੀ ਤੋਂ ਵਾਪਸ ਆਉਣ ਤੱਕ, ਹਰ ਤਰਾਂ ਨਾਲ ਉਨ੍ਹਾਂ ਦੀ ਸਾਂਭ ਸੰਭਾਲ ਕਰਨਗੇ।

ਇਸ ਤਰ੍ਹਾਂ ਨਾਨਕ ਜੀ ਆਪਣਾ ਪਰਵਾਰ ਬਾਬਾ ਮੂਲਚੰਦ ਜੀ ਨੂੰ ਸੌਂਪ ਕੇ ਸੁਰਖਰੂ ਹੋ ਗਏ ਅਤੇ ਆਪਣੇ ਮਿੱਤਰ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਪਹਿਲੀ ਪ੍ਰਚਾਰ ਫੇਰੀ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ।

ਬਾਬਾ ਮੂਲ ਚੰਦ ਜੀ ਨੇ ਨਵਾਬ ਨੂੰ ਕਿਹਾ ਕਿ ਨਾਨਕ ਜੀ ਦੇ ਹਿੱਸੇ ਦੀ ਰਕਮ ਉਨ੍ਹਾਂ ਦੇ ਪਰਿਵਾਰ ਨੂੰ ਦੇ ਦਿਓ। ਉਨ੍ਹਾਂ ਕਿਹਾ ਕਿ ਮੈਨੂੰ ਤਾਂ ਮੇਦੀ ਜੀ ਨੇ ਕਿਹਾ ਹੈ ਕਿ ਉਹ ਰਕਮ ਡਕੀਰਾਂ ਨੂੰ ਵੰਡ ਦਿੱਤੀ ਜਾਵੇ। ਫਿਰ ਵੀ ਬਾਬਾ ਮੂਲਚੰਦ ਜੀ ਦੀ ਗੱਲ ਨੂੰ ਧਿਆਨ ਵਿੱਚ ਰਖਦਿਆਂ ਨਵਾਬ ਨੇ ਅੱਧੀ ਰਕਮ ਡਕੀਰਾਂ ਨੂੰ ਅਤੇ ਅੱਧੀ ਨਾਨਕ ਜੀ ਦੇ ਪਰਿਵਾਰ ਨੂੰ ਭਿਜਵਾ ਦਿੱਤੀ।





ਗੁਰਦੁਆਰਾ ਬੇਰਸਾਹਿਬ, ਕਪੂਰਥਲਾ ਦੇ ਮਹਾਂਗਾਜਾ ਜਗਨੀਤ ਸਿੰਘ ਨੇ 1937 ਵਿੱਚ ਬਣਵਾਇਆ।
1941 ਵਿੱਚ ਮਹਾਂਗਾਜਾ ਯਾਦਵਿੰਦਰ ਸਿੰਘ, ਪਟਿਆਲਾ ਨੇ ਸੰਪੂਰਨ ਕਰਵਾਇਆ।